

ਤੁਰੰਤ ਰਿਲੀਜ਼ ਲਈ

## ਸਿਟੀ ਆਫ ਬ੍ਰੈਂਪਟਨ ਨੇ ਐਡਵਾਂਸ ਬ੍ਰੈਂਪਟਨ ਫੰਡ ਦੇ ਦੁਆਰਾ ਚੈਰਿਟੀਜ਼ ਅਤੇ ਗੈਰ-ਲਾਭ ਸੰਗਠਨਾਂ ਲਈ ਗ੍ਰਾਂਟਾਂ ਦਾ ਐਲਾਨ ਕੀਤਾ

ਬ੍ਰੈਂਪਟਨ, ਓਨਟੈਰੀਓ (6 ਅਪ੍ਰੈਲ, 2021) – 2021 ਦੇ ਐਡਵਾਂਸ ਬ੍ਰੈਂਪਟਨ ਫੰਡ (ਏ.ਬੀ.ਐਫ.) (Advance Brampton Fund) (ABF) ਦੇ ਹਿੱਸੇ ਵਜੋਂ, ਹੁਣ ਸਿਟੀ ਆਫ ਬ੍ਰੈਂਪਟਨ, ਬ੍ਰੈਂਪਟਨ ਦੇ 42 ਗੈਰ-ਲਾਭ ਅਤੇ ਚੈਰਿਟੇਬਲ ਸੰਗਠਨਾਂ ਨੂੰ ਗ੍ਰਾਂਟ ਵੰਡ ਰਹੀ ਹੈ।

ਗ੍ਰਾਂਟ ਪ੍ਰਾਪਤ ਕਰਨ ਵਾਲਿਆਂ ਦੀ ਸੂਚੀ, [ਸਿਟੀ ਦੀ ਵੈਬਸਾਈਟ \(City's website\)](#) ਤੇ ਦੇਖੀ ਜਾ ਸਕਦੀ ਹੈ।

ਕਾਉਂਸਿਲ ਨੇ ਅਕਤੂਬਰ 2020 ਵਿੱਚ ਤਿੰਨ ਸਟ੍ਰੀਮਸ - ਐਮਰਜਿੰਗ, ਡਿਵੈਲਪਿੰਗ ਅਤੇ ਐਂਪਲੀਫਾਇੰਗ ਵਿੱਚ ਪ੍ਰੋਜੈਕਟਾਂ ਲਈ ਏ.ਬੀ.ਐਫ. (ABF) ਵਾਸਤੇ ਪ੍ਰੋਗਰਾਮ ਦੇ ਫ੍ਰੇਮਵਰਕ ਨੂੰ ਪ੍ਰਵਾਨਗੀ ਦਿੱਤੀ ਸੀ। ਡਿਵੈਲਪਿੰਗ ਅਤੇ ਐਂਪਲੀਫਾਇੰਗ ਪ੍ਰੋਜੈਕਟ ਸਟ੍ਰੀਮਸ ਲਈ ਆਖਰੀ ਤਾਰੀਖ, 3 ਫਰਵਰੀ, 2021 ਸੀ।

ਇਸ ਸਾਲ ਨਵੀਂ, ਐਮਰਜਿੰਗ ਪ੍ਰੋਜੈਕਟਸ (Emerging Projects) ਸਟ੍ਰੀਮ ਹੈ, ਜੋ ਬ੍ਰੈਂਪਟਨ ਵਿੱਚ ਨਵੇਂ ਅਤੇ ਉੱਭਰਦੇ ਪ੍ਰੋਜੈਕਟਾਂ ਦੀ ਮਦਦ ਕਰਦੀ ਹੈ ਅਤੇ ਤਿਆਗੀ ਆਧਾਰ ਤੇ ਅਰਜ਼ੀਆਂ ਸਵੀਕਾਰ ਕਰਦੀ ਹੈ। ਹੁਣ ਅਰਜ਼ੀਆਂ ਲਈ ਦੂਜਾ ਸੱਦਾ ਦਿੱਤਾ ਜਾ ਰਿਹਾ ਹੈ। ਐਮਰਜਿੰਗ ਪ੍ਰੋਜੈਕਟਸ ਸਟ੍ਰੀਮ, ਬ੍ਰੈਂਪਟਨ ਦੀ ਚੈਰਿਟੀਜ਼ ਅਤੇ ਗੈਰ-ਲਾਭ ਸੰਗਠਨਾਂ ਨੂੰ 5,000 ਤੱਕ ਦੀ ਮੇਲ ਖਾਂਦੀ ਫੰਡਿੰਗ ਪ੍ਰਦਾਨ ਕਰਦੀ ਹੈ। ਇਸ ਗ੍ਰਾਂਟ ਵਾਸਤੇ ਅਪਲਾਈ ਕਰਨ ਦੀ ਆਖਰੀ ਤਾਰੀਖ, 30 ਅਪ੍ਰੈਲ, 2021 ਹੈ। ਪ੍ਰੋਗਰਾਮ ਦੀਆਂ ਗਾਈਡਲਾਈਨਾਂ ਵਾਸਤੇ, [www.brampton.ca/ABF](http://www.brampton.ca/ABF) ਤੇ ਜਾਓ।

ਸਿਟੀ ਆਫ ਬ੍ਰੈਂਪਟਨ ਦੀਆਂ ਟਰਮ ਆਫ ਕਾਉਂਸਿਲ ਪ੍ਰਾਇਰਿਟੀਜ਼ (Term of Council Priorities) ਵਿੱਚੋਂ ਇੱਕ, *ਸਿਹਤਮੰਦ ਅਤੇ ਸੁਰੱਖਿਅਤ ਸ਼ਹਿਰ (Healthy and Safe City)* ਵਿੱਚ ਯੋਗਦਾਨ ਦੇ ਰਹੀ ਹੈ। ਜਿਵੇਂ ਕਿ ਏ.ਬੀ.ਐਫ. ਪ੍ਰੋਗਰਾਮ ਵਿੱਚ, ਕਮਿਊਨਿਟੀ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਇੱਕ ਉੱਭਰਦੀ ਲੋੜ ਵਜੋਂ ਪਛਾਣਿਆ ਗਿਆ ਸੀ, ਇਸਲਈ ਸਿਟੀ ਆਫ ਬ੍ਰੈਂਪਟਨ ਨੇ ਉਹਨਾਂ ਸੰਗਠਨਾਂ ਨੂੰ ਫੰਡ ਦਿੱਤਾ ਹੈ, ਜੋ ਕਮਿਊਨਿਟੀ ਵਿੱਚ, ਕਮਿਊਨਿਟੀ ਦੀ ਸੁਰੱਖਿਆ ਅਤੇ ਤੰਦਰੁਸਤੀ ਸਬੰਧੀ ਪ੍ਰੋਜੈਕਟਾਂ ਦੀ ਹਿਮਾਇਤ ਕਰਦੇ ਹਨ।

ਕਮਿਊਨਿਟੀ ਦੀ ਸੁਰੱਖਿਆ ਲਈ ਏ.ਬੀ.ਐਫ. ਦੀ *ਐਂਪਲੀਫਾਇੰਗ* ਸਟ੍ਰੀਮ ਦੇ ਦੁਆਰਾ ਪ੍ਰਦਾਨ ਕੀਤੀਆਂ 2021 ਦੀਆਂ ਗ੍ਰਾਂਟਾਂ ਵਿੱਚੋਂ ਇੱਕ, ਬਿਗ ਬ੍ਰਦਰਸ ਬਿਗ ਸਿਸਟਰਸ ਆਫ ਪੀਲ (Big Brothers Big Sisters of Peel) ਵਾਸਤੇ ਇਸਦੇ ਮੈਂਟਰਿੰਗ ਪ੍ਰੋਗਰਾਮਾਂ ਲਈ ਸੀ। ਮੈਂਟਰਿੰਗ ਪ੍ਰੋਗਰਾਮ, ਸਕਾਰਾਤਮਕ ਨੌਜਵਾਨ ਸਬੰਧੀ ਵਿਕਾਸ, ਕਮਿਊਨਿਟੀ ਦੀ ਸ਼ਮੂਲੀਅਤ, ਮਨੋਰੰਜਨ ਸਬੰਧੀ ਮੌਕਿਆਂ ਅਤੇ ਬ੍ਰੈਂਪਟਨ ਦੇ ਨੌਜਵਾਨਾਂ ਦੇ ਨਾਲ ਲੀਡਰਸ਼ਿਪ ਵਿਕਾਸ ਨੂੰ ਵਿਕਸਿਤ ਕਰਦੇ ਹਨ।

ਸੰਗਠਨ ਨੂੰ ਚਾਰ ਬ੍ਰੈਂਪਟਨ ਗਰੁੱਪ ਮੈਂਟਰਿੰਗ ਪ੍ਰੋਗਰਾਮਾਂ ਨੂੰ ਫੰਡ ਦੇਣ ਲਈ 25,000 ਮਿਲੇ ਸਨ, ਇਹ ਪ੍ਰੋਗਰਾਮ ਹਨ; ਦੇ ਕਿਸ਼ੋਰ ਮੈਂਟਰਿੰਗ ਗਰੁੱਪ ਪ੍ਰੋਗਰਾਮ; ਇੱਕ ਸ਼ੈਰੀਡਨ ਕਾਲਜ (Sheridan College) ਵਿਖੇ 'ਬਿਗਸ ਐਨ ਕੈਂਪਸ' ਗਰੁੱਪ ਮੈਂਟਰਿੰਗ ਪ੍ਰੋਗਰਾਮ ('Bigs on Campus' Group Mentoring Program); ਅਤੇ, ਬਲੈਕ ਯੂਥ ਮੈਂਟਰਿੰਗ ਪ੍ਰੋਗਰਾਮ (Black Youth Mentoring Program) ਦੀ ਸ਼ੁਰੂਆਤ, ਇਹ ਵੀ ਸ਼ੈਰੀਡਨ ਕਾਲਜ ਵਿਖੇ ਹੋਵੇਗਾ।

**ਹਵਾਲੇ**

“ਸਿਟੀ ਆਫ ਬ੍ਰੈਂਪਟਨ, ਉਸ ਬੇਜੇਤ ਅਤੇ ਬਹੁਮੁੱਲੀ ਭੂਮਿਕਾ ਨੂੰ ਪਛਾਣਦੀ ਹੈ, ਜੋ ਚੈਰਿਟੀਜ਼ ਅਤੇ ਗੈਰ-ਲਾਭ ਸੰਗਠਨ, ਅਜਿਹੇ ਪ੍ਰੋਗਰਾਮ ਪੇਸ਼ ਕਰਨ ਵਿੱਚ ਨਿਭਾ ਸਕਦੇ ਹਨ, ਜੋ ਕਮਿਊਨਿਟੀ ਦੀਆਂ ਲੋੜਾਂ ਪੂਰੀਆਂ ਕਰਦੇ ਹੋਣ, ਸਿਟੀ ਦੀਆਂ ਸੇਵਾਵਾਂ ਦੀ ਪੂਰਤੀ ਕਰਦੇ ਹੋਣ ਅਤੇ 2018-2022 ਦੀਆਂ ਟਰਮ ਆਫ ਕਾਉਂਸਿਲ ਪ੍ਰਾਇਰਟੀਜ਼ ਨੂੰ ਅੱਗੇ ਵਧਾਉਣ ਵਿੱਚ ਯੋਗਦਾਨ ਦੇਣ। ਸਾਨੂੰ, ਐਡਵਾਂਸ ਬ੍ਰੈਂਪਟਨ ਫੰਡ ਦੇ ਦੁਆਰਾ ਬ੍ਰੈਂਪਟਨ ਵਿੱਚ ਇਸ ਨਿਵੇਸ਼ ਨੂੰ ਜਾਰੀ ਰੱਖਣ ਤੇ ਮਾਣ ਹੈ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਤਿਉਹਾਰਾਂ ਅਤੇ ਕਾਰਜਕਰਮਾਂ ਤੋਂ ਲੈ ਕੇ, ਸਾਡੇ ਨੌਜਵਾਨਾਂ ਅਤੇ ਬਜ਼ੁਰਗਾਂ ਲਈ ਸਿਹਤ ਅਤੇ ਤੰਦਰੁਸਤੀ ਵਾਲੇ ਪ੍ਰੋਗਰਾਮ ਪ੍ਰਦਾਨ ਕਰਨ ਵਾਲੇ ਲੋਕਲ ਗੈਰ-ਲਾਭ ਸੰਗਠਨਾਂ ਦੀ ਹਿਮਾਇਤ ਕਰਨ ਤੱਕ, ਸਿਟੀ ਆਫ ਬ੍ਰੈਂਪਟਨ ਅਜਿਹੀਆਂ ਪਹਿਲਕਦਮੀਆਂ ਦੀ ਹਿਮਾਇਤ ਕਰਨ ਲਈ ਵਚਨਬੱਧ ਹੈ, ਜੋ ਸਾਡੀ ਸਿਟੀ ਦਾ ਨਿਰਮਾਣ ਕਰਦੀਆਂ ਹਨ ਅਤੇ ਸਾਨੂੰ ਸਾਡੇ 2040 ਦੇ ਵਿਜਨ ਵੱਲ ਅੱਗੇ ਵਧਾਉਂਦੀਆਂ ਹਨ। ਅਸੀਂ ਸਾਡੇ ਏ.ਬੀ.ਐਫ. ਪ੍ਰਾਪਤ ਕਰਨ ਵਾਲਿਆਂ ਦੇ ਅਤੇ ਉਹਨਾਂ ਵੱਲੋਂ ਸਾਡੀ ਕਮਿਊਨਿਟੀ ਦੀ ਮਦਦ ਲਈ ਕੀਤੇ ਜਾਣ ਵਾਲੇ ਅਰਥਪੂਰਣ ਕੰਮ ਲਈ ਧੰਨਵਾਦੀ ਹਾਂ।”

- ਰੋਏਨਾ ਸੈਂਟੋਸ (Rowena Santos), ਗੀਜਨਲ ਕਾਉਂਸਲਰ, ਵਾਰਡਸ 1 ਅਤੇ 5; ਵਾਈਸ-ਚੇਅਰ, ਕਾਰਪੋਰੇਟ ਸਰਵਿਸਿਜ਼, ਸਿਟੀ ਆਫ ਬ੍ਰੈਂਪਟਨ

“ਐਮਰਜਿੰਗ ਸਟ੍ਰੀਮ ਪ੍ਰੋਜੈਕਟਾਂ ਵਿੱਚ ਤਿਆਗੀ ਤੌਰ ਤੇ ਅਪਲਾਈ ਕਰਨ ਦੇ ਮੌਕੇ ਦੇ ਨਾਲ, ਮੈਂ ਸਾਰੇ ਚੈਰਿਟੇਬਲ ਅਤੇ ਗੈਰ-ਲਾਭ ਸੰਗਠਨਾਂ ਨੂੰ ਸਲਾਹ ਦਿੰਦਾ ਹਾਂ ਕਿ ਉਹ ਇਸ ਮਹੀਨੇ, ਅਪ੍ਰੈਲ ਵਿੱਚ ਅਪਲਾਈ ਕਰਨ। ਤੁਹਾਡੇ ਸੰਗਠਨ ਅਜਿਹੇ ਪ੍ਰੋਗਰਾਮ ਪ੍ਰਦਾਨ ਕਰਦੇ ਹਨ, ਜੋ ਬ੍ਰੈਂਪਟਨ ਦੀ ਕਮਿਊਨਿਟੀ ਦਾ ਨਿਰਮਾਣ ਕਰਦੇ ਹਨ ਅਤੇ ਨਿਵਾਸੀਆਂ ਦੀ ਜ਼ਿੰਦਗੀ ਦੀ ਕੁਆਲਿਟੀ ਵਿੱਚ ਸਕਾਰਾਤਮਕ ਤਬਦੀਲੀ ਲਿਆਉਂਦੇ ਹਨ।”

- ਹਰਕੀਰਤ ਸਿੰਘ (Harkirat Singh), ਸਿਟੀ ਕਾਉਂਸਲਰ, ਵਾਰਡਸ 9 ਅਤੇ 10; ਚੇਅਰ, ਕਾਰਪੋਰੇਟ ਸਰਵਿਸਿਜ਼, ਸਿਟੀ ਆਫ ਬ੍ਰੈਂਪਟਨ

“ਐਡਵਾਂਸ ਬ੍ਰੈਂਪਟਨ ਫੰਡ, ਸਿਟੀ ਆਫ ਬ੍ਰੈਂਪਟਨ ਨੂੰ ਅਜਿਹੇ ਪ੍ਰੋਗਰਾਮ ਪ੍ਰਦਾਨ ਕਰਨ ਲਈ ਕਮਿਊਨਿਟੀ ਵਿੱਚ, ਚੈਰਿਟੇਬਲ ਅਤੇ ਗੈਰ-ਲਾਭ ਸੰਗਠਨਾਂ ਦੇ ਨਾਲ ਭਾਈਵਾਲੀ ਕਰਨ ਵਿੱਚ ਸਮਰੱਥ ਕਰਦਾ ਹੈ, ਜੋ ਨਿਵਾਸੀਆਂ ਨੂੰ ਲਾਭ ਪਹੁੰਚਾਉਂਦੇ ਹਨ ਅਤੇ ਟਰਮ ਆਫ ਕਾਉਂਸਿਲ ਪ੍ਰਾਇਰਟੀਜ਼ ਦੇ ਮੁਤਾਬਕ ਹਨ ਅਤੇ ਬ੍ਰੈਂਪਟਨ 2040 ਵਿਜਨ ਪਲਾਨ ਦੀ ਹਿਮਾਇਤ ਕਰਦੇ ਹਨ। ਸਾਡੀ ਟੀਮ, ਇਹਨਾਂ ਗਰੁੱਪਾਂ ਦੁਆਰਾ ਕੀਤੇ ਜਾਣ ਵਾਲੇ ਮਹੱਤਵਪੂਰਣ ਕੰਮ ਵਿੱਚ ਮਦਦ ਕਰਨ ਲਈ ਵਚਨਬੱਧ ਹੈ, ਜੋ ਇਹ ਸਾਡੀ ਕਮਿਊਨਿਟੀ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਵਿੱਚ ਵਾਧਾ ਕਰਨ ਲਈ ਕਰਦੇ ਹਨ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

**ਮੀਡੀਆ ਸੰਪਰਕ**

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Monika.Duggal@brampton.ca](mailto:Monika.Duggal@brampton.ca)